

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਸਿਟੀ ਕਾਉਂਸਿਲ ਨੇ ਬਲੈਕ ਲੋਕਾਂ ਨਾਲ ਨਸਲਵਾਦ ਦੇ ਵਿਰੁੱਧ ਕਦਮ ਚੁੱਕਿਆ
ਸਿਟੀ ਨੇ ਬਲੈਕ ਅਫਰੀਕੀ ਅਤੇ ਕੈਰੇਬੀਅਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਅਤੇ
ਐਂਟੀ-ਬਲੈਕ ਨਸਲਵਾਦ ਇਕਾਈ ਦੀ ਸ਼ੁਰੂਆਤ ਕੀਤੀ

ਬ੍ਰੈਂਪਟਨ, ਓਨਟੈਰੀਓ (11 ਜੂਨ, 2020) – ਕੱਲ੍ਹ ਆਪਣੀ ਮੀਟਿੰਗ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ ਨੇ, ਐਂਟੀ-ਬਲੈਕ ਨਸਲਵਾਦ ਦੇ ਵਿਰੁੱਧ ਅਰਥਪੂਰਣ ਕਾਰਵਾਈ ਕਰਨ ਲਈ, ਸਿਟੀ ਦੀ ਸਭ ਤੋਂ ਪਹਿਲੀ ਬਲੈਕ ਅਫਰੀਕੀ ਅਤੇ ਕੈਰੇਬੀਅਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਅਤੇ ਐਂਟੀ-ਬਲੈਕ ਨਸਲਵਾਦ ਇਕਾਈ ਦੀ ਸ਼ੁਰੂਆਤ ਕੀਤੀ।

ਬ੍ਰੈਂਪਟਨ ਦੇ ਵੰਨ-ਸੁਵੰਨੇ ਬਲੈਕ ਅਫਰੀਕੀ ਅਤੇ ਕੈਰੇਬੀਅਨ ਪ੍ਰਵਾਸੀਆਂ ਵੱਲੋਂ ਨਿਰਦੇਸ਼ਿਤ, ਇਹ ਇਕਾਈ ਅਜਿਹੀਆਂ ਤਰਜੀਹਾਂ ਅਤੇ ਕਾਰਜ ਯੋਜਨਾ ਸਥਾਪਤ ਕਰੇਗੀ, ਜੋ ਬ੍ਰੈਂਪਟਨ ਵਿੱਚ ਬਲੈਕ ਲੋਕਾਂ ਨਾਲ ਪ੍ਰਣਾਲੀਗਤ ਨਸਲਵਾਦ ਨੂੰ ਜੜ੍ਹ ਤੋਂ ਖ਼ਤਮ ਕਰੇ ਅਤੇ ਬਲੈਕ ਭਾਈਚਾਰੇ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਥਿਤੀ ਨੂੰ ਉੱਚਾ ਚੁੱਕੇ।

ਬ੍ਰੈਂਪਟਨ ਦਾ ਬਲੈਕ ਅਫਰੀਕੀ ਅਤੇ ਕੈਰੇਬੀਅਨ ਭਾਈਚਾਰਾ ਜੇਸ਼ੀਲਾ ਹੈ ਅਤੇ ਇਹਨਾਂ ਨੇ ਬ੍ਰੈਂਪਟਨ ਦੇ ਸੱਭਿਆਚਾਰਕ ਮੋਜੈਕ ਵਿੱਚ ਸਕਿਰਿਆ ਯੋਗਦਾਨ ਦਿੱਤੇ ਹਨ। ਇਹ 80,000 ਤੋਂ ਵੱਧ ਨਿਵਾਸੀਆਂ ਦੀ ਵਧਦੀ ਅਬਾਦੀ ਦੇ ਨਾਲ, ਸਿਟੀ ਵਿੱਚ ਪ੍ਰਤੱਖ ਅਲਪ ਸੰਖਿਅਕ ਵਰਗ ਦੇ ਦੂਜੇ ਸਭ ਤੋਂ ਵੱਡੇ ਸਮੂਹ ਨੂੰ ਦਰਸਾਉਂਦਾ ਹੈ।

ਸਿਟੀ ਵੱਲੋਂ ਐਂਟੀ-ਬਲੈਕ ਨਸਲਵਾਦ ਇਕਾਈ ਵਿਕਸਿਤ ਕਰਨ ਬਾਰੇ ਹੋਰ ਜਾਣਨ ਲਈ ਜਾਂ ਇਸ ਵਿੱਚ ਸ਼ਾਮਲ ਹੋਣ ਵਾਸਤੇ ਆਪਣੀ ਦਿਲਚਸਪੀ ਪ੍ਰਗਟ ਕਰਨ ਲਈ, ਕਿਰਪਾ ਕਰਕੇ ਸਿਟੀ ਨੂੰ AntiBlackRacismUnit@brampton.ca ਤੇ ਸੰਪਰਕ ਕਰੋ। ਇਸ ਮਹੱਤਵਪੂਰਨ ਪ੍ਰੋਜੈਕਟ ਦੀ ਨਿਗਰਾਨੀ ਸੀ.ਏ.ਓ (CAO) ਦੇ ਦਫਤਰ ਦੁਆਰਾ ਮੇਅਰ, ਕਾਉਂਸਿਲ ਅਤੇ ਭਾਈਚਾਰਕ ਸਟੇਕਹੋਲਡਰਾਂ ਦੇ ਸਹਿਯੋਗ ਨਾਲ ਕੀਤੀ ਜਾਏਗੀ।

ਭਾਈਚਾਰੇ ਲਈ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਅਤੇ ਆਪਣੀ ਰਾਏ ਸਾਂਝਾ ਕਰਨ ਦੇ ਮੌਕਿਆਂ ਨੂੰ ਜਨਤਕ ਤੌਰ ਤੇ ਸਾਂਝਾ ਕੀਤਾ ਜਾਵੇਗਾ।

ਹਵਾਲੇ

“ਜਨਤਕ ਅਹੁਦੇਦਾਰਾਂ ਦੇ ਤੌਰ ਤੇ, ਅਸੀਂ ਉੱਚ ਸਟੈਂਡਰਡ ਤੋਂ ਜਾਣੂ ਹਾਂ। ਅਥਾਰਿਟੀ ਦੇ ਅਹੁਦਿਆਂ ਤੇ ਹੁੰਦੇ ਹੋਏ, ਸਾਡੇ ਵਿੱਚੋਂ ਹਰੇਕ ਲਈ ਕਾਇਮ ਰੱਖਣਾ ਲਾਜ਼ਮੀ ਹੈ। ਸਾਡੇ ਕੋਲ ਵਿਸ਼ੇਸ਼ ਅਧਿਕਾਰ ਹੈ, ਜਿਸਨੂੰ ਅਸੀਂ ਹਲਕੇ ਤੌਰ ਤੇ ਨਹੀਂ ਲੈਂਦੇ। ਸਾਡੇ ਲਈ ਸਿਰਫ਼ ਇਹ ਆਖਣਾ ਕਾਫ਼ੀ ਨਹੀਂ ਹੈ ਕਿ ਅਸੀਂ ਨਸਲਵਾਦ-ਵਿਰੋਧੀ ਹਾਂ, ਬਲਕਿ ਸਾਡੇ ਲਈ ਅਰਥਪੂਰਣ ਕਾਰਵਾਈ ਦੁਆਰਾ ਇਸਨੂੰ ਦਰਸਾਉਣਾ ਲਾਜ਼ਮੀ ਹੈ, ਜਿਸ ਕਾਰਵਾਈ ਨਾਲ ਅਸਲੀ ਨਤੀਜੇ ਆਉਣ, ਜੋ ਸਾਡੇ ਬਲੈਕ ਅਫਰੀਕੀ ਅਤੇ ਕੈਰੇਬੀਅਨ ਭਾਈਚਾਰਿਆਂ ਨੂੰ ਉੱਚਾ ਚੁੱਕਣ। ਇਸ ਇਕਾਈ ਦਾ ਨਿਰਮਾਣ ਅਤੇ ਇਸ ਤੋਂ ਬਾਅਦ ਦੀ ਕਾਰਜ ਯੋਜਨਾ, ਨਾ ਸਿਰਫ਼ ਸਾਡੇ ਸ਼ਹਿਰ ਵਿੱਚ, ਬਲਕਿ ਇਸ ਦੀਆਂ ਸਰਹੱਦਾਂ ਤੋਂ ਪਾਰ ਵੀ, ਉਚਿਤ ਬਰਾਬਰੀ ਅਤੇ ਨਿਆਂ ਵੱਲ ਵਧਣ ਵਿੱਚ ਇੱਕ ਮਹੱਤਵਪੂਰਣ ਕਦਮ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ਼ ਬ੍ਰੈਂਪਟਨ

“ਸਿਟੀ ਕਾਉਂਸਿਲ ਦੇ ਗਿਆਰਾਂ ਮੈਂਬਰਾਂ ਲਈ, ਪ੍ਰਸਤਾਵ, ਮਹੱਤਵਪੂਰਣ ਨੀਤੀ ਮੁੱਦਿਆਂ ਤੇ ਸਿਟੀ ਸਟਾਫ਼ ਨੂੰ ਨਿਰਦੇਸ਼ ਦੇਣ ਦਾ ਤਰੀਕਾ ਹਨ। ਛੇ ਤੋਂ ਪੰਜ ਵੋਟ ਨਿਵਾਸੀਆਂ ਨੂੰ ਦੱਸਦੇ ਹਨ ਕਿ ਕਾਉਂਸਿਲ ਦੇ ਜ਼ਿਆਦਾਤਰ ਮੈਂਬਰ, ਖਾਸ ਨੀਤੀ ਨਿਰਦੇਸ਼ ਦੀ ਹਿਮਾਇਤ ਕਰਦੇ ਹਨ। ਕਾਉਂਸਿਲ ਵੱਲੋਂ ਸਰਬਸੰਮਤੀ ਨਾਲ ਇਸ

ਪ੍ਰਸਤਾਵ ਦੀ ਹਿਮਾਇਤ ਕੀਤੀ ਗਈ ਸੀ। ਸੁਨੇਹਾ ਸਾਫ਼ ਅਤੇ ਸਪਸ਼ਟ ਹੈ। ਬਲੈਕ ਜਿੰਦਗੀਆਂ ਮਹੱਤਵਪੂਰਣ ਹਨ ਅਤੇ ਸਿਟੀ ਆਫ ਬ੍ਰੈਂਪਟਨ ਦੇ ਸਾਰੇ ਅਮਲਿਆਂ ਵੱਲੋਂ ਪ੍ਰਣਾਲੀਗਤ ਨਸਲਵਾਦ ਦਾ ਮੁਕਾਬਲਾ ਕੀਤਾ ਜਾਵੇਗਾ। ਮੈਨੂੰ ਸਿਟੀ ਕਾਉਂਸਿਲ ਦੀ ਮੈਂਬਰ ਹੋਣ ਤੇ ਮਾਣ ਮਹਿਸੂਸ ਹੋ ਰਿਹਾ ਹੈ, ਜਿਸਨੇ ਨਿਰਣਾਇਕ ਅਤੇ ਇਤਿਹਾਸਕ ਕਾਰਵਾਈ ਕੀਤੀ ਹੈ। ਇਸਦਾ ਕੰਮ ਸ਼ੁਰੂ ਹੋ ਚੁੱਕਾ ਹੈ।”

- ਸਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡ 7 ਅਤੇ 8

“ਸਾਡੇ ਭਾਈਚਾਰੇ ਵਿੱਚ ਅਸਲੀ ਤਬਦੀਲੀ ਲਿਆਉਣ ਲਈ, ਸਾਡੇ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਸਾਡੇ ਸੰਗਠਨ ਦੇ ਮੁੱਲ ਅਤੇ ਟੀਚੇ, ਬ੍ਰੈਂਪਟਨ ਵਿੱਚ ਇਹਨਾਂ ਨੂੰ ਦਰਸਾਉਣ ਦੀਆਂ ਲੋੜਾਂ ਦੇ ਮੁਤਾਬਕ ਹਨ – ਬ੍ਰੈਂਪਟਨ ਇੱਕ ਖਾਸ ਸ਼ਹਿਰ ਹੈ, ਜੋ ਆਪਣੇ ਸੱਭਿਆਚਾਰਕ ਮੇਜੈਕ ਦਾ ਜਸ਼ਨ ਮਨਾਉਂਦਾ ਹੈ। ਇੱਥੇ ਬਲੈਕ ਲੋਕਾਂ ਨਾਲ ਨਸਲਵਾਦ ਜਾਂ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਨੂੰ ਬਿਲਕੁੱਲ ਸਹਿਨ ਨਹੀਂ ਕੀਤਾ ਜਾਂਦਾ। ਸਾਡੇ ਸ਼ਹਿਰ ਵਿੱਚ ਇਹਨਾਂ ਅਸਲੀ ਸਮੱਸਿਆਵਾਂ ਬਾਰੇ ਸਪਸ਼ਟ ਗੱਲਬਾਤ ਕਰਕੇ, ਅਸੀਂ ਇੱਥੇ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਨਿਰਪੱਖ ਅਤੇ ਨਿਆਂਪੂਰਣ ਅਨੁਭਵ ਦੇ ਸਕਦੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਕੋਨਿਅਨ ਕੈਨੇਡਿਅਨ ਐਸੋਸੀਏਸ਼ਨ, ਬ੍ਰੈਂਪਟਨ ਦੇ ਸਨਮਾਨਯੋਗ ਮੇਅਰ ਪੈਟਰਿਕ ਬ੍ਰਾਊਨ ਅਤੇ ਉਹਨਾਂ ਦੀ ਪੂਰੀ ਕਾਉਂਸਿਲ ਦੀ ਪ੍ਰਸ਼ੰਸਾ ਕਰਦੀ ਹੈ ਕਿ ਉਹਨਾਂ ਨੇ ਪ੍ਰਸਤਾਵ ਪਾਸ ਕਰਕੇ, ਗਤੀ ਅਤੇ ਮਿਆਰ ਤੈਅ ਕੀਤੇ ਹਨ, ਜੋ ਬ੍ਰੈਂਪਟਨ ਦੇ ਸਾਰੇ ਨਿਵਾਸੀਆਂ ਲਈ ਨਿਰਪੱਖਤਾ ਅਤੇ ਬਰਾਬਰੀ ਵਾਸਤੇ, ਮੂਲ ਕੰਮਾਂ ਨੂੰ ਅਸਾਨ ਬਣਾਉਣਗੇ। ਇਹ ਪ੍ਰਸਤਾਵ, ਬਲੈਕ ਲੋਕਾਂ ਨਾਲ ਪ੍ਰਣਾਲੀਗਤ ਨਸਲਵਾਦ ਨੂੰ ਦੂਰ ਕਰਨ ਅਤੇ ਪੂਰੇ ਦੇਸ਼ ਦੇ ਹੋਰ ਸ਼ਹਿਰਾਂ ਲਈ ਮਾਨਦੰਡ ਤੈਅ ਕਰਨ ਦੀ ਲੋੜ ਵਿੱਚ, ਸਿਟੀ ਲੀਡਰਸ਼ਿਪ ਵੱਲੋਂ ਵਚਨਬੱਧਤਾ ਦੀ ਅਸਲੀ ਮਿਸਾਲ ਪੇਸ਼ ਕਰਨ ਲਈ ਹੈ। ਕੇ.ਸੀ.ਏ., ਨਾ ਸਿਰਫ਼ ਬਲੈਕ ਅਫਰੀਕੀਆਂ ਲਈ, ਬਲਕਿ ਸਾਡੇ ਸ਼ਾਨਦਾਰ ਦੇਸ਼ ਵਿੱਚ ਨਵੇਂ ਆਉਣ ਵਾਲਿਆਂ ਲਈ ਵੀ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸ਼ਕਤੀਕਰਨ ਨੂੰ ਲਾਗੂ ਕਰਨ ਅਤੇ ਇਸ ਵਿੱਚ ਸੁਧਾਰ ਕਰਨ ਦੇ ਲਗਾਤਾਰ ਯਤਨਾਂ ਵਿੱਚ, ਸਿਟੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ।”

- ਐਫਰੇਮ ਮਵੌਰਾ (Ephraim Mwaura), ਪ੍ਰੈਜੀਡੈਂਟ, ਕੋਨਿਅਨ ਕੈਨੇਡਿਅਨ ਐਸੋਸੀਏਸ਼ਨ

“ਨਾਈਜੀਰੀਅਨ ਕੈਨੇਡਿਅਨ ਐਸੋਸੀਏਸ਼ਨ ਨੂੰ ਇਸ ਇਤਿਹਾਸਕ ਪਹਿਲਕਦਮੀ ਬਾਰੇ ਸੁਣ ਕੇ ਬੇਹੱਦ ਖੁਸ਼ੀ ਹੋਈ ਹੈ। ਇਹ ਪਹਿਲਕਦਮੀ, ਸਾਨੂੰ ਇਕੱਠੇ ਮਿਲ ਕੇ ਬ੍ਰੈਂਪਟਨ ਦਾ ਉਚਿਤ ਨਿਰਮਾਣ ਕਰਨ ਵਿੱਚ ਸਮਰੱਥ ਬਣਾਵੇਗੀ।”

- ਜੋਰਜ ਚੁਕਵੂ (George Chukwu), ਵਾਈਸ ਪ੍ਰੈਜੀਡੈਂਟ, ਨਾਈਜੀਰੀਅਨ ਕੈਨੇਡਿਅਨ ਐਸੋਸੀਏਸ਼ਨ

“ਰੂਟਸ ਕਮਿਊਨਿਟੀ ਸਰਵਿਸਿਜ ਇੰਕ. ਨੂੰ, ਸਿਟੀ ਆਫ ਬ੍ਰੈਂਪਟਨ ਵਿੱਚ ਬਲੈਕ ਅਫਰੀਕੀਨ ਅਤੇ ਕੈਰੇਬੀਅਨ ਸਮਾਜਿਕ, ਸੱਭਿਆਚਾਰ ਅਤੇ ਆਰਥਿਕ ਸ਼ਕਤੀਕਰਨ ਅਤੇ ਬਲੈਕ ਲੋਕਾਂ ਨਾਲ ਨਸਲਵਾਦ ਦੇ ਵਿਰੁੱਧ ਇਕਾਈ ਬਣਾਉਣ ਬਾਰੇ ਜਾਣ ਕੇ ਬੇਹੱਦ ਖੁਸ਼ੀ ਹੋ ਰਹੀ ਹੈ। ਇਸ ਪ੍ਰਸਤਾਵ ਨੂੰ ਪੇਸ਼ ਕਰਨ ਲਈ ਮੇਅਰ ਬ੍ਰਾਊਨ ਦਾ ਅਤੇ ਇਸਨੂੰ ਸਵੀਕਾਰ ਕਰਨ ਵਾਸਤੇ ਸਾਰੇ ਕਾਉਂਸਲਰਾਂ ਦਾ ਧੰਨਵਾਦ। ਬਲੈਕ, ਅਫਰੀਕੀ ਅਤੇ ਕੈਰੇਬੀਅਨ ਭਾਈਚਾਰੇ ਜੋਸ਼ੀਲੇ ਅਤੇ ਕਿਰਿਆਸ਼ੀਲ ਨਾਗਰਿਕ ਹਨ, ਜੋ ਬ੍ਰੈਂਪਟਨ ਦੇ ਵਿਕਾਸ ਵਿੱਚ ਯੋਗਦਾਨ ਦਿੰਦੇ ਹਨ ਅਤੇ ਖਾਸ ਕਰਕੇ ਸੰਗੀਤ, ਮਨੋਰੰਜਨ, ਖੇਡਾਂ ਅਤੇ ਸਿੱਖਿਆ ਵਿੱਚ ਆਪਣੀਆਂ ਉਪਲਬਧੀਆਂ ਰਾਹੀਂ ਸਿਟੀ ਨੂੰ ਉੱਨਤ ਕਰਦੇ ਹਨ। ਸਾਨੂੰ ਆਸ ਹੈ ਕਿ ਇਹ ਇਕਾਈ ਸੂਚਿਤ ਨੀਤੀਆਂ ਵਿੱਚ ਮਦਦ ਕਰੇਗੀ ਅਤੇ ਬਲੈਕ ਨਿਵਾਸੀਆਂ ਦੀਆਂ ਜਿੰਦਗੀਆਂ ਵਿੱਚ ਕਾਇਮਪਲਟ ਕਰ ਦੇਣ ਵਾਲੀ ਤਬਦੀਲੀ ਲਿਆਵੇਗੀ।”

- ਐਂਜਲਾ ਜੇ ਕਾਰਟਰ (Angela J Carter), ਐਗਜ਼ੀਕਿਊਟਿਵ ਡਾਇਰੈਕਟਰ, ਰੂਟਸ ਕਮਿਊਨਿਟੀ ਸਰਵਿਸਿਜ ਇੰਕ.

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca